

To,
BSE Limited
25th Floor, P.J. Towers, Dalal Street,
Mumbai-400001
Scrip Code: 542013

Date: 13th November, 2025

Sub: Newspaper Advertisement- Unaudited Standalone Financial Results for quarter and half year ended 30th September, 2025.

Dear Sir,

Pursuant to Regulation - 47 of the SEBI (Listing Obligation & Disclosure Requirements) Regulations, 2015, please find enclosed herewith Newspaper Publications of Standalone Unaudited Financial Results for the quarter and half year ended 30th September, 2025 published today i.e., 13th November, 2025 in Business Standard (English Edition) at page no. 12 and Desh Sewak (Punjabi Edition) at page no. 7.

The said copies of newspaper advertisement are also available on website of Company i.e. www.dolfintyres.com.

You are requested to take the above information on your records.

Thanking You,

Yours faithfully
For **Dolphin Rubbers Limited**

Dilpreet Kaur
Company Secretary and Compliance Officer

Encl: as above

DOLFIN RUBBERS LIMITED

Regd. Office: 26 A, Bhai Randhir Singh Nagar, Ludhiana, Punjab-141012,
CIN: L25112PB1995PLC017160, Email: dolfintube@gmail.com; Website: www.dolphin.co.in


EXTRACT OF STATEMENT OF STANDALONE UNAUDITED FINANCIAL RESULTS
FOR THE QUARTER AND HALF YEAR ENDED 30TH SEPTEMBER, 2025

(₹ in Lakhs) Except per equity share data

Sr. No.	Particulars	Quarter ended		Half Year ended		Year Ended
		30.09.2025 (Unaudited)	30.06.2025 (Unaudited)	30.09.2024 (Unaudited)	30.09.2025 (Unaudited)	31.03.2025 (Audited)
1	Total Income from Operations	4000.26	4030.41	3370.46	8030.67	7243.30
2	Net Profit / (Loss) for the period (before Tax, Exceptional and/or Extraordinary Items#)	121.10	199.33	132.78	320.43	374.79
3	Net Profit / (Loss) for the period before tax (after Exceptional and/or Extraordinary Items#)	121.10	199.33	132.78	320.43	374.79
4	Net Profit / (Loss) for the period after tax (after Exceptional and/or Extraordinary Items#)	107.80	129.46	104.16	237.06	287.89
5	Total Comprehensive Income for the period [Comprising Profit/ (Loss) for the period (after tax) and Other Comprehensive Income (after tax)]	111.37	127.19	108.09	238.56	289.68
6	Equity Share Capital*2	1002.99	1002.99	1002.99	1002.99	1002.99
7	Reserves (excluding Revaluation Reserve) as shown in the Audited Balance Sheet of the previous year	-	-	-	-	2335.94
8	Earnings Per Share (of Rs. 10/- each) (for continuing and discontinued operations)					
	1. Basic:	1.07	1.29	1.04	2.36	2.87
	2. Diluted:	1.07	1.29	1.04	2.36	2.87

Notes:
1. The above Unaudited results have been reviewed by the Audit Committee and taken on record at the meeting of the Board of Directors held on 12.11.2025.
2. These financial results of the company have been prepared in accordance with the Indian Accounting Standard (IND AS) as notified by Ministry of Corporate Affairs pursuant to Section 133 of the Companies Act, 2013 read with rule 3 of the Companies (Indian Accounting Standard) rules 2015, Companies (Indian Accounting Standard) amendment rules 2016 and in term of regulation 33 of the SEBI (Listing Obligation and Disclosure Requirements) Regulations, 2015 SEBI circular dated July 05, 2016 and other accounting principles generally accepted in India.
3. In accordance with INDAS 108 on "Operating Segment ", the company operates in one business segment, hence segment information is not required to be furnished.
4. The figures of the corresponding previous periods/ year have been regrouped/ reclassified, wherever necessary to conform to the current period's presentation.
5. The board has recommended nil dividend.

For DOLFIN RUBBERS LIMITED
Sd/-
KAWALJIT SINGH
Chairman & Managing Director
DIN: 00942794



Place : Ludhiana
Date: 12th November, 2025

SHIVAM AUTOTECH LIMITED

CIN: L34300HR2005PLC081531

Registered Office: 10, 1st Floor, Tower-A, Emaar Digital Greens,
Sector-61, Golf Course Extension Road, Gurugram, Haryana-122102
Tel: 0124-4698700; Fax: 0124-4698798
Email id: info@shivamautotech.com; Website: www.shivamautotech.com


EXTRACT OF UNAUDITED FINANCIAL RESULTS FOR THE QUARTER
ENDED SEPTEMBER 30, 2025

(Rs. in Lakhs)

Sl. No.	Particulars	Quarter Ended		
		30.09.2025 (Unaudited)	30.06.2025 (Unaudited)	31.03.2025 (Audited)
1.	Total Income from operations (Net)	11,296.60	9,073.15	12,043.36
2.	Net Profit / (Loss) for the period (before tax, Exceptional and/or Extraordinary items)	(1,111.96)	(1,635.26)	(1,049.32)
3.	Net Profit / (Loss) for the period after tax (after Exceptional and/or Extraordinary items)	(1,242.32)	(1,765.61)	(1,109.02)
4.	Total comprehensive income for the period [Comprising Profit / (Loss) for the period (after tax) and other comprehensive income (after tax)]	(1,224.53)	(1,747.51)	(1,121.61)
5.	Equity Share Capital	2,629.90	2,629.90	2,444.44
6.	Other Equity			
7.	Earning per Share (of Rs. 2/- each) for continuing and discontinued operation			
	Basic	(0.94)	(1.34)	(0.91)
	Diluted	(0.94)	(1.34)	(0.91)

Notes:
1. The above is an extract of the detailed format of Quarterly Financial Results filed with the Stock Exchanges under Regulation 33 of the SEBI (Listing obligations and Disclosure requirements) Regulations, 2015. The full format of the Quarterly Results are available on the websites of Stock exchanges at and www.nseindia.com and www.bseindia.com and also at company's website www.shivamautotech.com.
2. Previous period figures have been regrouped/rearranged wherever necessary.

For and behalf of Board of Directors of
Shivam Autotech Limited
Sd/-
Neeraj Munjal
Managing Director



Place: Gurugram
Date : November 12, 2025

SAFARI INDUSTRIES (INDIA) LIMITED

CIN: L25200MH1980PLC022812

Registered office : 302-303, A Wing,
The Qube, CTS No. 1498, A/2, M. V. Road,
Marol, Andheri (East), Mumbai - 400058; (T): +91 22 40381888
(F): +91 22 40381850; (E): investor@safari.in | (W): www.safaribags.com

Special Window for Re-lodgement of Transfer Requests of Physical Shares

Notice is hereby given to Shareholders that pursuant to SEBI Circular No. SEBI/HO/MIRSD/MIRSD-PoD/CIR/2025/97 dated 2nd July 2025 ("SEBI Circular"), a special window for re-lodgement of transfer deeds, has been opened from 7th July 2025 to 6th January 2026. This special window is available only for transfer deeds for physical shares that were originally lodged prior to 1st April 2019 and were rejected/ returned/ not attended to due to deficiency in the documents/ process or otherwise.
During this period, the securities that are re-lodged for transfer (including those requests that are pending with the Company/ RTA, as on date) shall be issued only in demat mode. Due process shall be followed for such transfer-cum demat requests.
Eligible investors are requested to contact the Company's RTA within the above-mentioned period at their office : Adroit Corporate Services Private Limited, Unit : Safari Industries (India) Limited, 18-20, Jafferbhoy Industrial Estate, Makwana Road, Marol Naka, Andheri (East), Mumbai, Maharashtra 400059 or Email: info@adroitcorporate.com/ investor@safari.in, for further assistance.

For SAFARI INDUSTRIES (INDIA) LIMITED
Sd/-
RAMEEZ SHAIKH
Company Secretary


*Source: Euromonitor International Limited; Personal Accessories 2025 ed; Luggage category; gbr; all retail channel, value rsp terms; 2024 data

CENTURYPLY[®]

CENTURY PLYBOARDS (INDIA) LIMITED

CIN: L20101WB1982PLC034435

Regd.Office: P - 15/1, Taratala Road, Kolkata - 700088; Phone: 033-39403950;
Email: kolkata@centuryply.com; website: www.centuryply.com



Extract of Standalone and Consolidated Unaudited Financial Results for the Quarter/Half Year ended 30th September 2025

(₹ in Lakhs)

PARTICULARS	STANDALONE						CONSOLIDATED					
	Quarter Ended	Half Year Ended	Half Year Ended	Quarter Ended	Year Ended	Quarter Ended	Quarter Ended	Half Year Ended	Half Year Ended	Quarter Ended	Quarter Ended	Year Ended
	30.09.2025 (Unaudited)	30.09.2025 (Unaudited)	30.09.2024 (Unaudited)	30.06.2025 (Unaudited)	30.09.2024 (Unaudited)	31.03.2025 (Audited)	30.09.2025 (Unaudited)	30.09.2025 (Unaudited)	30.09.2024 (Unaudited)	30.06.2025 (Unaudited)	30.09.2024 (Unaudited)	31.03.2025 (Audited)
1 Total Income from Operations	1,21,508.50	2,24,314.71	2,04,018.85	1,02,806.21	1,07,409.91	4,11,666.71	1,38,744.96	2,55,868.57	2,19,493.45	1,17,123.61	1,18,115.67	4,53,808.16
2 Net Profit before Exceptional Item and Tax	9,849.96	18,750.38	20,542.43	8,900.42	10,194.08	39,709.19	9,787.21	16,902.21	12,902.87	7,115.00	5,803.69	29,061.70
3 Net Profit after Exceptional Item and before tax	9,849.96	18,750.38	20,542.43	8,900.42	10,194.08	39,709.19	9,787.21	16,902.21	11,569.42	7,115.00	5,803.69	27,728.25
4 Net Profit after tax	7,275.61	14,057.51	14,959.78	6,781.90	7,569.27	28,455.69	7,094.46	12,387.36	7,409.37	5,292.90	3,998.58	18,608.23
5 Total Comprehensive Income for the Period (Comprising Profit/(Loss) for the period (after tax) and Other Comprehensive Income (after tax))	7,364.97	14,020.26	14,612.38	6,655.29	7,224.52	27,949.27	7,292.87	12,726.96	6,900.44	5,434.09	3,764.27	17,902.35
6 Equity Share Capital (Face value of ₹ 1/- per share)	2,225.27	2,225.27	2,225.27	2,225.27	2,225.27	2,225.27	2,225.27	2,225.27	2,225.27	2,225.27	2,225.27	2,225.27
7 Other Equity	-	-	-	-	-	2,41,545.24	-	-	-	-	-	2,34,286.29
8 Earnings Per Share for the period (Face value of ₹ 1/- per share)												
- Basic & diluted (in Rs.) (not annualised)*	3.27*	6.33*	6.73*	3.05*	3.41*	12.81	3.10*	5.44*	3.35*	2.33*	1.80*	8.34

NOTE :
1. The above unaudited financial results have been reviewed by the Audit Committee and thereafter approved by the Board of Directors at their respective meetings held on 12th November, 2025.
2. The above is an extract of the detailed format of Financial Results filed with the Stock Exchanges under Regulation 33 of the Securities and Exchange Board of India (Listing Obligations and Disclosure Requirements) Regulations, 2015. The full format of the Financial Results are available on the Stock Exchange websites (www.bseindia.com and www.nseindia.com) and on the Company's website (www.centuryply.com).
3. Previous period figures have been re-arranged /re-grouped wherever necessary to make them comparable with current period figures.

for Century Plyboards (India) Limited
Sanjay Agarwal
CEO & Managing Director
DIN: 00246132

Date : 12th November, 2025
Place : Kolkata

AG VENTURES LIMITED

(Formerly Known as Oriental Carbon & Chemicals Limited)
CIN : L24297GJ1978PLC133845


Regd. Office : Plot No 30-33, Survey No. 77, Nishant Park, Nana Kapaya, Mundra , Kachchh-370415, Gujarat
Email: investors@agventures.co.in ; Web: www.agventuresltd.com


EXTRACT OF STATEMENT OF UNAUDITED FINANCIAL RESULTS FOR THE QUARTER AND HALF YEAR ENDED SEPTEMBER 30th 2025

(Rs. in Lakhs, except per share data)

Sl. No.	Particulars	STANDALONE						CONSOLIDATED					
		Quarter Ended		Half Year Ended		Year Ended		Quarter Ended		Half Year Ended		Year Ended	
		September 30, 2025 (Unaudited)	June 30, 2025 (Unaudited)	September 30, 2024 (Unaudited)	September 30, 2025 (Unaudited)	September 30, 2024 (Unaudited)	March 31, 2025 (Audited)	September 30, 2025 (Unaudited)	June 30, 2025 (Unaudited)	September 30, 2024 (Unaudited)	September 30, 2025 (Unaudited)	September 30, 2024 (Unaudited)	March 31, 2025 (Audited)
1	Revenue from Operations	1,191.01	227.02	388.57	1,418.03	636.49	2,234.06	2,995.05	2,089.97	3,211.13	5,085.02	5,079.43	10,827.61
2	Net Profit/(Loss) for the period before tax and exceptional items	2.97	63.77	200.25	66.74	207.11	487.56	126.78	226.68	470.24	353.46	584.14	1,096.93
3	Exceptional Items- Profit/(Loss)	-	-	-	-	(37,494.57)	(37,494.57)	-	-	-	-	-	-
4	Net Profit/(Loss) for the period before tax and after exceptional items	2.97	63.77	200.25	66.74	(37,287.46)	(37,007.01)	126.78	226.68	470.24	353.46	584.14	1,096.93
5	Net Profit/(Loss) for the period after tax (Continuing operations)	5.29	254.52	(39.70)	259.81	(36,810.96)	(36,634.01)	90.62	378.55	143.58	469.17	190.79	562.03
	Discontinued operations (Demerged Chemicals Business)												
6	Profit/(Loss) from discontinued operations before tax	-	-	-	-	1,059.04	1,059.04	-	-	-	-	1,057.51	1,057.51
7	Share of associate Profit/(Loss) (Clean Max Infinita Private Limited)	-	-	-	-	-	-	-	-	-	-	(5.07)	(5.07)
8	Net Profit/(Loss) for the period after tax (Discontinued operations)	-	-	-	-	754.22	754.22	-	-	-	-	745.71	745.71
9	Total Comprehensive Income for the period (Comprising Profit/(Loss) for the period (after tax) and Other Comprehensive income (after tax))	(59.44)	254.52	(1.25)	195.08	(36,715.95)	(36,539.20)	26.64	379.29	182.89	405.93	1,033.22	1,404.14
10	Paid-up Equity Share Capital (Face value of Rs. 10/- each)	999.01	999.01	999.01	999.01	999.01	999.01	999.01	999.01	999.01	999.01	999.01	999.01
11	Other Equity excluding Revaluation Reserve	-	-	-	-	-	24,328.66	-	-	-	-	-	25,635.07
12	Earnings per equity shares (Face value of Rs. 10/- each) (not annualised except for the year end)												
	Continuing operations												
	Basic & Diluted (Rs.)	0.05	2.55	(0.40)	2.60	(376.02)	(374.25)	0.20	3.17	0.20	3.37	0.28	3.02
	Discontinued operations (Demerged Chemicals Business)												
	Basic & Diluted (Rs.)	-	-	-	-	7.55	7.55	-	-	-	-	7.47	7.46
	Continuing and Discontinued operations												
	Basic & Diluted (Rs.)	0.05	2.55	(0.40)	2.60	(368.47)	(366.70)	0.20	3.17	0.20	3.37	7.74	10.48

Notes :
1. The above results were reviewed by the Audit Committee and approved by the Board of Directors in its meeting held on Nov 12th 2025.
2. The above is an extract of the detailed format of Quarterly Financial Results filed with the stock exchanges under regulation 33 of the SEBI (Listing Obligations and Disclosure Requirements) Regulations, 2015. The full format of the Financial Results for the Quarter and Half Year Ended Sep 30th 2025 are available on the Stock Exchange website www.bseindia.com and Company's website www.agventuresltd.com and can also be accessed by scanning a Quick Response Code given below.

AG Ventures Website


BSE Website QR Code



By Order of the Board of Directors
(Arvind Goenka)
Chairman
DIN : 00135653

Place : Noida
Date : November 12, 2025


When industry giants speak, everyone listens.

In-depth Q&As with market mavens — every Monday in Business Standard.

To book your copy, SMS reachbe to 57575 or email order@bsmail.in



Business Standard
Insight Out

 business-standard.com

ਦੋ ਰੋਜ਼ਾ ਪੰਜਾਬ ਮਾਸਟਰ ਅਥਲੈਟਿਕ ਮੀਟ 15 ਨਵੰਬਰ ਤੋਂ, ਤਿਆਰੀਆਂ ਮੁਕੰਮਲ



ਹਰਜਿੰਦਰ ਦੱਗਾਂ
ਸੋਹਰੂਰ, 12 ਨਵੰਬਰ : ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਪੰਜਾਬ ਵੱਲੋਂ ਦੋ ਰੋਜ਼ਾ ਸ਼ੁੱਧ ਪੰਧਰੀ ਮਾਸਟਰ ਅਥਲੈਟਿਕ ਮੀਟ 15 ਅਤੇ 16 ਨਵੰਬਰ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਪੁਨੀਆ ਦੀ ਨਿਗਰਾਨੀ ਹੇਠ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਅਕਾਲ ਕਾਲਜ ਕੋਸਲ ਦੇ ਸਹਿਯੋਗ ਸਦਕਾ ਸੰਤ ਕਿਸਨ ਸਿੰਘ ਯਾਦਗਾਰੀ ਸਟੇਡੀਅਮ ਮਸਤੂਆਣਾ ਸਾਹਿਬ ਵਿਖੇ ਬਣੇ ਹੀ ਉਤਸ਼ਾਹ ਨਾਲ ਕਰਵਾਈ ਜਾ ਰਹੀ ਹੈ। ਅਕਾਲ ਕਾਲਜ ਆਫ਼ ਵਿਜ਼ੀਕਲ ਐਜੂਕੇਸ਼ਨ ਦੇ ਦਫ਼ਤਰ ਵਿਖੇ ਕੈਪਟਨ ਭੁਪਿੰਦਰ ਸਿੰਘ ਪੁਨੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ 30 ਸਾਲ ਤੋਂ ਉਪਰ ਉਮਰ ਵਾਲੇ 550 ਦੇ ਕਰੀਬ ਨੌਸ਼ਲ ਅਤੇ ਇੰਟਰਨੈਸ਼ਨਲ ਪੱਧਰ ਦੇ

ਅਥਲੀਟ (ਮਰਦ ਅੰਗਤਾਂ) ਭਾਗ ਲੈਣ ਲਈ ਪਹੁੰਚ ਰਹੇ ਹਨ। ਅਕਾਲ ਕਾਲਜ ਕੋਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਹ ਪੰਜਾਬ ਮਾਸਟਰ ਅਥਲੈਟਿਕ ਮੀਟ ਕਰਵਾਉਣ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਅਥਲੈਟਿਕ ਮੀਟ ਨੂੰ ਕਰਵਾਉਣ ਲਈ ਵਿਜ਼ੀਕਲ ਕਾਲਜ ਦੇ ਸਟਾਫ਼ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਹੋ। ਉਹਨਾਂ ਦੱਸਿਆ ਕਿ ਇਸ ਮਾਸਟਰ ਅਥਲੈਟਿਕ ਮੀਟ ਦਾ ਉਦਘਾਟਨ ਡਾਕਟਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਕੀਤਾ ਜਾਵੇਗਾ ਜਦੋਂ ਕਿ ਇਨ੍ਹਾਂ ਦੀ ਵੰਡ ਵਿਸ਼ੇਸ਼ ਭੀਜਪੀ ਸਰਦਾਰ ਅਮਰਦੀਪ ਸਿੰਘ ਰਾਏ ਚੰਡੀਗੜ੍ਹ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅਰਜਨ ਐਵਾਰਡੀ ਸੁਨੀਤਾ ਰਾਣੀ ਅਤੇ ਦਰਨਾਚਾਰੀਆ ਐਵਾਰਡੀ ਗਿਰਦਮਨ ਸਿੰਘ ਹਨੂਮਾਨਗੜ੍ਹ ਸ਼ਿਰਕਤ ਕਰਨਗੇ।

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਜਿੱਤ ਸਮੂਹ ਪੰਜਾਬੀਆਂ ਦੀ ਜਿੱਤ ਹੈ : ਚੱਕ, ਅੱਲ੍ਹਾ ਬਖਸ਼



ਮਨਜੀਤ ਸਿੰਘ ਦੀਮਾ
ਮੁਕੇਰੀਆਂ, 12 ਨਵੰਬਰ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਨੂੰ ਮਿਲੀ ਸਫਲਤਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਰਵਿੰਦਰ ਸਿੰਘ ਚੱਕ ਅਤੇ ਯੁਥ ਆਗੂ ਬਿਕਰਮ ਸਿੰਘ ਅੱਲ੍ਹਾ ਬਖਸ਼ ਨੇ ਮੋਰਚੇ ਵਿਚ ਸਮੂਹੀਅਤ ਕਰਨ ਵਾਲੇ ਜਿੱਥੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਜਿੱਤ ਸਿਰਫ ਕਿਸੇ ਇਕ ਪਾਰਟੀ ਦੇ ਇਕ ਬਣੇ, ਇਕ ਜਥੇਬੰਦੀ ਦੀ ਨਹੀਂ, ਇਹ ਜਿੱਤ ਸਾਰੇ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੀ ਹੈ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸ਼ਾਨ ਅਤੇ ਮਾਨ ਦਾ ਪ੍ਰਤੀਕ ਹੈ। ਜਿੱਥੇ ਹਰ ਸਾਲ ਇਕ ਵਧੀਆ ਸਮਾਜ ਜਿਸਦਾ ਵਾਲੇ ਵਿਦਿਆਰਥੀ ਪਾਸ ਆਉਂਦੇ ਹੋ ਕੇ

ਵੱਖ - ਵੱਖ ਖੇਤਰਾਂ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਕਰਕੇ ਇਸ ਯੂਨੀਵਰਸਿਟੀ ਦੀ ਤੇ ਪੰਜਾਬ ਦਾ ਹੱਕ ਕਿਸੇ ਤਰ੍ਹਾਂ ਵੀ ਘਟਾਇਆ ਨਹੀਂ ਜਾ ਸਕਦਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐੱਫ. ਸ. ਹਰਜਿੰਦਰ ਸਿੰਘ ਜੀ ਧਾਮੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੋਰਚੇ ਦੌਰਾਨ ਲੰਗਰ ਦੀ ਸੇਵਾ ਸੰਭਾਲੀ ਅਤੇ ਸਭ ਦੀ ਹੌਸਲਾ ਵਧਾਈ ਕੀਤੀ। ਉਹਨਾਂ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਵਿਰੁੱਧ ਕੋਈ ਵੀ ਫੈਸਲਾ ਆਵੇ, ਉਸ ਖਿਲਾਫ ਇਸੇ ਤਰ੍ਹਾਂ ਸਭ ਵਿਤਕਰਾ ਭੁਲਾ ਕੇ ਇਕ ਮੱਚ ਤੇ ਇੱਕੋ ਨੂੰ ਕੇ ਜਾਂਤੀ ਪੂਰਵਕ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਸੇਧਕਸ਼ ਕਰਨਾ ਚਾਹੀਦਾ ਹੈ ਅਤੇ ਹਰ ਮੈਦਾਨ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ।

ਅਸ਼ਵਨੀ ਸ਼ਰਮਾ ਦੇ ਜ਼ਿਲ੍ਹਾ ਰੂਪਨਗਰ ਕਾਂਗਰਸ ਪ੍ਰਧਾਨ ਬਣਨ ਦੀ ਖੁਸ਼ੀ 'ਚ ਲੱਭੂ ਵੰਡੇ



ਕਲਦੀਪ ਸ਼ਰਮਾ
ਨੂਰਪੁਰ ਬੇਦੀ, 12 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜ ਵੰਡਿਕ ਵਲੋਂ ਜਾਰੀ ਕੀਤੀ ਗਈ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿੱਚ ਅਸ਼ਵਨੀ ਸ਼ਰਮਾ ਵਾਸੀ ਨੂਰਪੁਰ ਬੇਦੀ ਨੂੰ ਤੀਜੀ ਵਾਰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਦੀ ਖੁਸ਼ੀ ਵਿੱਚ ਬਲਕ ਨੂਰਪੁਰ ਬੇਦੀ ਇਲਾਕੇ ਦੇ ਸਮੂਹ ਵਰਕਰਾਂ ਵਲੋਂ ਹਾਣਾ ਜੈਨ ਸਿੰਘ ਸਾਬਕਾ ਸਰਪੰਚ ਮੁਕਾਰੀ ਦੀ ਅਗਵਾਈ ਵਿੱਚ ਨੂਰਪੁਰ ਬੇਦੀ ਦੇ ਬੱਸ ਸਟੇਡ ਵਿਖੇ ਲੱਭੂ ਵੰਡੇ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਸ਼ਬਦਾਂ ਦੌਰਾਨ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਮੁਕਾ ਤੀਜੀ ਵਾਰ ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਬਣਨ ਦੇ ਸਮੂਹ ਕਾਂਗਰਸੀ

ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਜਿਲਾ ਪ੍ਰਧਾਨ ਬਣਨ ਨਾਲ ਕਾਂਗਰਸ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਮਹੰਤ ਹਰਜਨ ਸਿੰਘ ਚਨੌਲੀ, ਸੋਧੇ ਸ਼ਰਮਾ, ਮਹਿੰਦਰ ਸਿੰਘ ਦਾਦੂ, ਗੋਂਦੀਵਾਲ, ਰਾਜ ਕੁਮਾਰ ਸ਼ਰਮਾ, ਬਜਰੂਭ, ਭੁਪਿੰਦਰ ਸਿੰਘ ਮੁਕਾਰੀ, ਸੁਰਿੰਦਰ ਲੁੱਬਾ, ਭੁਲਸੀ ਦਾਸ ਅਰਜੁਨ ਸਿੰਘ, ਲੁਲੀਵਿੰਦਰ ਸਿੰਘ, ਜੀਵਨ ਕੁਮਾਰ ਕਲਵਾ, ਪੰਮੂ ਮੁਕਾਰੀ, ਸੰਜੀਵ, ਲੱਕੀ ਅਤੇ ਸਨੌ ਸਸਕੌਰ ਆਦਿ ਹਾਜ਼ਰ ਸੀ। ਇਸ ਮੌਕੇ ਸਮੂਹ ਵਰਕਰਾਂ ਵਲੋਂ ਹਾਣਾ ਕੇ ਪੀ. ਸਿੰਘ ਸਾਬਕਾ ਸਰਪੰਚ ਵਿਧਾਨ ਸਭਾ ਪੰਜਾਬ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜ ਵੰਡਿਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਤੇ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਚੁਣਨ 'ਤੇ ਖੁਸ਼ੀ ਦਾ ਪ੍ਰਗਟਾਵਾ



ਹਰੀ ਕ੍ਰਿਸ਼ਨ ਗੰਗਾੜ
ਗੜ੍ਹਸ਼ਕੋਰ, 12 ਨਵੰਬਰ : ਸਿੱਖ ਪੰਥ ਦੀ ਜਿਗੀਰ ਸੰਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸ. ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਅਤੇ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਕਮੇਟੀ ਦੇ ਅੰਤ੍ਰਿੰਗ ਮੈਂਬਰ ਵਜੋਂ ਚੁਣੇ ਜਾਣ 'ਤੇ ਸਿੱਖ ਐਜੂਕੇਸ਼ਨਲ ਕੋਸਲ, ਮਾਹਿਲਪੁਰ ਦੇ ਅਹੁਦੇਦਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸ਼ਬੰਧੀ ਗੱਲ ਕਰਦਿਆਂ ਕੋਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਰਾਹਪੁਰ, ਮੈਨੇਜਰ ਇੰਦਰਜੀਤ ਸਿੰਘ ਭਾਠਾ, ਜਨਰਲ ਸੰਦਰਪਤ ਪ੍ਰੋ. ਅਪਿੰਦਰ ਸਿੰਘ ਅਤੇ ਪਿ. ਨੰ. ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਕਮੇਟੀ ਸਿੱਖਾਂ ਦੀ ਸਰਬਉੱਚ ਸੰਸਥਾ ਹੈ ਜਿੱਥੇ ਹਰਜਿੰਦਰ ਸਿੰਘ ਧਾਮੀ ਵਲੋਂ ਲੰਮੇ ਸਮਾਂ ਤੋਂ ਪ੍ਰਧਾਨ ਵਜੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਇਸ ਵੇਲੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪੈਟਰਨ ਵਜੋਂ ਕਾਰਜਸ਼ੀਲ ਹਨ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਵਜੋਂ ਚੁਣਿਆ ਗਿਆ ਹੈ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ. ਧਾਮੀ ਅਤੇ ਡਾ. ਰਾਏ ਦੀ ਇਸ ਨਿਯੁਕਤੀ ਦਾ ਸਿੱਖ ਹਲਕਿਆਂ ਵਿੱਚ ਸਵਾਗਤ ਕੀਤਾ ਗਿਆ ਹੈ ਅਤੇ ਉਹਨਾਂ ਸ਼ੁਸ਼ਕਤੀ ਦੇ ਸਨਮਾਨ ਵਿੱਚ ਇਕ ਵੱਖਰੇ ਸਮਾਰੋਹ ਦਾ ਆਯੋਜਨ ਵੀ ਕੀਤਾ ਜਾਵੇਗਾ।

ਗੁਰਪੁਰਬ ਮੌਕੇ ਅਮਨਦੀਪ ਹਸਪਤਾਲ ਦੀ ਟੀਮ ਵੱਲੋਂ ਸਿਵਲ ਹਸਪਤਾਲ 'ਚ ਫਿਰੋਜ਼ਪੁਰ ਫਾਊਂਡੇਸ਼ਨ ਨਾਲ ਮਿਲ ਕੇ ਲੰਗਰ ਸੇਵਾ



ਅੰਬਿਕ ਭਾਰਦਵਾਜ
ਫਿਰੋਜ਼ਪੁਰ, 12 ਨਵੰਬਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਨ ਗੁਰਪੁਰਬ ਮੌਕੇ ਅਮਨਦੀਪ ਹਸਪਤਾਲ ਦੀ ਟੀਮ ਨੇ ਫਿਰੋਜ਼ਪੁਰ ਸਿਵਲ ਹਸਪਤਾਲ 'ਚ ਮਹੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਲੰਗਰ ਸੇਵਾ ਦਾ ਆਯੋਜਨ ਕੀਤਾ। ਇਹ ਸੇਵਾ ਅਮਨਦੀਪ ਹਸਪਤਾਲ ਵੱਲੋਂ ਫਿਰੋਜ਼ਪੁਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤੀ ਗਈ, ਜਿਸ 'ਚ ਹਸਪਤਾਲ ਦੇ ਸਟਾਫ਼

ਅਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਭਾਤੀ ਤੇ ਸੇਵਾ ਭਾਵ ਨਾਲ ਲੰਗਰ ਵੰਡਿਆ। ਜਾਣਕਾਰੀ ਦਿੰਦਿਆਂ ਅਮਨਦੀਪ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ. ਅਭਿਸ਼ੇਕ ਅਰਿੱਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਪ੍ਰੇਰਤਾ ਲਈ ਲੰਗਰ ਸੇਵਾ ਦਾ ਆਯੋਜਨ ਕੀਤਾ। ਸੇਵਾ ਨਾਲ ਸੰਬੰਧਿਤ ਪ੍ਰੋਗਰਾਮ ਕਰਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸੱਚੀ ਮਨੁੱਖਤਾ ਹੈ ਅਤੇ ਅਜਿਹੇ ਮੌਕੇ ਸਾਨੂੰ

ਡੌਲਫਿਨ ਰਬਰਜ਼ ਲਿਮਟਿਡ
ਰਜਿ. ਦਫਤਰ : 26ਏ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ, ਪੰਜਾਬ-141012,
ਸੀਆਈਐਨ : L25112PB1995PLC017160, ਈਮੇਲ : dolfinube@gmail.com, ਵੈਬਸਾਈਟ : www.dolfin.co.in

ਮਿਤੀ 30 ਸਤੰਬਰ, 2025 ਨੂੰ ਖ਼ਤਮ ਹੋਏ ਤਿਮਾਹੀ ਅਤੇ ਡਿਮਾਹੀ ਦੇ ਸਟੈਂਡਅਲੌਨ ਅਣਪੜਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ ਦਾ ਸਾਰ (ਰੁ. ਲੱਖਾਂ 'ਚ)

ਸ਼੍ਰੇਣੀ ਨੰ.	ਵੇਰਵੇ	ਤਿਮਾਹੀ ਖਾਤਮਾ			ਡਿਮਾਹੀ ਖਾਤਮਾ		
		30.09.2025 (ਅਣਪੜਤਾਲੇ)	30.06.2025 (ਅਣਪੜਤਾਲੇ)	30.09.2024 (ਅਣਪੜਤਾਲੇ)	30.09.2025 (ਅਣਪੜਤਾਲੇ)	30.09.2024 (ਅਣਪੜਤਾਲੇ)	31.03.2025 (ਪੜਤਾਲੇ)
1	ਕਾਰੋਬਾਰ ਤੋਂ ਕੁੱਲ ਆਮਦਨ	4000.26	4030.41	3370.46	8030.67	7243.30	14401.09
2	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ, ਵਾਧੂ ਅਤੇ/ਜਾਂ ਅਜਾਪਾਨ ਮੱਦਾਂ)	121.10	199.33	132.78	320.43	374.79	717.35
3	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ, ਵਾਧੂ ਅਤੇ/ਜਾਂ ਅਜਾਪਾਨ ਮੱਦਾਂ ਤੋਂ ਬਾਅਦ)	121.10	199.33	132.78	320.43	374.79	717.35
4	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ, ਵਾਧੂ ਅਤੇ/ਜਾਂ ਅਜਾਪਾਨ ਮੱਦਾਂ ਤੋਂ ਬਾਅਦ)	107.60	129.46	104.16	237.06	287.69	512.48
5	ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਕਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	111.37	127.19	108.09	238.56	289.68	511.27
6	ਸੁਨੀਤੀ ਏਅਰ ਪੁੱਜੀ	1002.99	1002.99	1002.99	1002.99	1002.99	1002.99
7	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਿਨਾਂ) ਜਿਵੇਂ ਕਿ ਪਿਛਲੇ ਸਾਲ ਦੀ ਪਲਾਜ਼ਾ ਕਮੀ ਬੇਲੋਜ਼ ਸ਼ੀਟ ਵਿੱਚ ਦਰਜਾਇਆ ਹੈ)	-	-	-	-	-	2335.94
8	ਪ੍ਰਤੀ ਏਅਰ ਆਮਦਨ (ਰੁ. 10/- ਹਰੇਕ) (ਚਲੇਣ ਅਤੇ ਹੋਰ ਚਲੇਣ ਕਾਰੋਬਾਰ ਲਈ)	1.07	1.29	1.04	2.36	2.87	5.11
	(ਓ) ਮੁੱਢਲੇ	1.07	1.29	1.04	2.36	2.87	5.11
	(ਅ) ਡਿਲਿਟ						

ਨੋਟ :
1. ਉਪਰੋਕਤ ਅਣਪੜਤਾਲੇ ਨਤੀਜੇ ਆਡਿਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਮਿਤੀ 12.11.2025 ਨੂੰ ਹੋਈ ਮੀਟਿੰਗ ਵਿਖੇ ਬੋਰਡ ਆਫ ਡਾਇਰੈਕਟਰਾਂ ਦੁਆਰਾ ਰਿਕਾਰਡ ਵਿੱਚ ਲਿਆਏ ਗਏ।
2. ਕੰਪਨੀ ਦੇ ਇਹ ਵਿੱਤੀ ਨਤੀਜੇ ਕੰਪਨੀਜ਼ ਐਕਟ, 2013 ਦੇ ਸੈਕਸ਼ਨ 133 ਦੀ ਪਾਲਣਾ ਕਰਦੇ ਹੋਏ ਕਾਰੋਬਾਰ ਮਾਮਲੇ ਮੰਤਰਾਲੇ ਦੁਆਰਾ ਜਾਰੀ ਇੰਡੀਅਨ ਅਕਾਊਂਟਿੰਗ ਸਟੈਂਡਰਡ (ਆਈਐਨਡੀ ਏਸ) ਜਿਸ ਨੂੰ ਕੰਪਨੀਜ਼ (ਇੰਡੀਅਨ ਅਕਾਊਂਟਿੰਗ ਸਟੈਂਡਰਡ) ਨਿਯਮ 2015 ਦੇ ਨਿਯਮ 3, ਕੰਪਨੀਜ਼ (ਇੰਡੀਅਨ ਅਕਾਊਂਟਿੰਗ ਸਟੈਂਡਰਡ) ਸਬੋ ਨਿਯਮ 2016 ਅਤੇ ਸੋਧੀ (ਲਿਸਟਿੰਗ ਓਫ਼ੀਸੀਅਲਿਟੀ ਐਂਡ ਡਿਸਕਲੋਜ਼ਰ ਰਿਕੁਆਇਰਮੈਂਟ) ਰੈਗੂਲੇਸ਼ਨ, 2015 ਦੇ ਰੈਗੂਲੇਸ਼ਨ 33, ਸੋਧੀ ਸਕਲੂਰਲ ਮਿਤੀ 05, ਜੁਲਾਈ 2016 ਅਤੇ ਭਾਰਤ ਵਿਖੇ ਮਨਜ਼ੂਰ ਹੋਰ ਲੋਆਂ ਸਿਧਾਂਤਾਂ ਮੁਤਾਬਿਕ ਤਿਆਰ ਕੀਤੇ ਗਏ ਹਨ।
3. ਕੰਪਨੀ ਇਕ ਸਿਰਲੇਬ ਸੋਗਮੈਂਟ ਕੰਪਨੀ ਹੈ ਇਸ ਲਈ ਆਈਐਨਡੀਐਸ 108 "ਓਰੀਐਂਟਿਡ ਸੋਗਮੈਂਟ" ਦੀਆਂ ਤਜਵੀਜ਼ਾਂ ਕੰਪਨੀ 'ਤੇ ਲਾਗੂ ਨਹੀਂ ਹੋਣਗੀਆਂ।
4. ਤਦ ਅਨੁਸਾਰ ਪਿਛਲੇ ਸਮੇਂ/ਸਾਲ ਦੇ ਅੰਕੜੇ ਜਿਵੇਂ ਵੀ ਜ਼ਰੂਰੀ ਹਨ ਮੌਜੂਦਾ ਸਮੇਂ ਨਾਲ ਗੰਗਰੂ/ਰਿਕਲਾਸਿੰਗ ਕੀਤੇ ਗਏ ਹਨ।
5. ਬੋਰਡ ਨੇ ਕਿਸੇ ਵੀ ਲਾਭਅੰਸ਼ ਦੀ ਤਜਵੀਜ਼ ਨਹੀਂ ਕੀਤੀ ਹੈ।



ਲਈ ਡੌਲਫਿਨ ਰਬਰਜ਼ ਲਿਮਟਿਡ
ਸਹੀ/-
ਕਵਲਜੀਤ ਸਿੰਘ
ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ
ਡੀਆਈਐਨ : 00942.794

MONTE CARLO
It's the way you make me feel
ਮੌਂਟੀ ਕਾਰਲੋ ਫੈਸ਼ਨਜ਼ ਲਿਮਟਿਡ
(ਸੀਆਈਐਨ: L51494PB2008PLC032059)
ਰਜਿਸਟਰਡ/ਕਾਰਪੋਰੇਟ ਦਫਤਰ : ਖੇ-XXIX-106, ਜੀਟੀ ਰੋਡ, ਬੋਰਪੁਰ, ਲੁਧਿਆਣਾ-141003, ਪੰਜਾਬ,
ਫੋਨ: 91-161-5048610-40, ਫੈਕਸ: 91-161-5048650,
ਈਮੇਲ: info@montecarlo.in, ਵੈਬਸਾਈਟ: http://www.montecarlo.in

30 ਸਤੰਬਰ 2025 ਨੂੰ ਖ਼ਤਮ ਹੋਏ ਤਿਮਾਹੀ ਡਿਮਾਹੀ ਦੇ ਕਨਸੋਲੀਡੇਟਡ ਅਣਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ (ਰਕਮ ਲੱਖਾਂ 'ਚ)

ਸ਼੍ਰੇਣੀ ਨੰ.	ਵੇਰਵੇ	ਤਿਮਾਹੀ ਖਾਤਮਾ			ਡਿਮਾਹੀ ਖਾਤਮਾ		
		30.09.2025 (ਅਣਪੜਤਾਲੇ)	30.06.2025 (ਅਣਪੜਤਾਲੇ)	30.09.2024 (ਅਣਪੜਤਾਲੇ)	30.09.2025 (ਅਣਪੜਤਾਲੇ)	30.09.2024 (ਅਣਪੜਤਾਲੇ)	31.03.2025 (ਪੜਤਾਲੇ)
1	ਕਾਰੋਬਾਰ ਤੋਂ ਕੁੱਲ ਆਮਦਨ	24,870	13,853	21,970	38,723	34,570	110,041
2	ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ)	2,178	(2,157)	1,091	21	(683)	11,391
3	ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ)	1,626	(1,622)	804	4	(523)	8,117
4	ਕੁੱਲ ਵਿਆਪਕ ਆਮਦਨ/(ਘਾਟਾ) ਸਮੇਂ ਲਈ	1,613	(1,619)	800	(6)	(523)	8,070
5	ਕੁਰਾਤਾਨ ਕੀਤੀ ਸੁਨੀਤੀ ਏਅਰ ਪੁੱਜੀ (ਕੋਸ ਵੈਲਿਊ ਰੁਪਏ 10 ਹਰੇਕ)	2,073	2,073	2,073	2,073	2,073	2,073
6	ਹੋਰ ਸੁਨੀਤੀ						81,331.00
7	ਪ੍ਰਤੀ ਏਅਰ ਆਮਦਨ (ਕੋਸ ਵੈਲਿਊ ਰੁਪਏ 10 ਹਰੇਕ) (ਸਾਲਾਨਾ ਨਹੀਂ ਤਿਆਰੀ ਲਈ) ਮੁੱਢਲੇ ਅਤੇ ਡਿਲਿਟ/ਡਿਲਿਟ (ਰੁਪਏ) 'ਚ)	7.84	(7.82)	3.88	0.02	(2.52)	39.15

ਨੋਟ :
1. ਮਿਤੀ 30 ਸਤੰਬਰ, 2025 ਨੂੰ ਖ਼ਤਮ ਹੋਏ ਤਿਮਾਹੀ ਅਤੇ ਡਿਮਾਹੀ ਦੇ ਉਪਰੋਕਤ ਕੋਨਸੋਲੇਟਿਡ ਵਿੱਤੀ ਨਤੀਜੇ ਮਿਤੀ 12 ਨਵੰਬਰ, 2025 ਨੂੰ ਹੋਈ ਪਸਰਪ ਮੀਟਿੰਗ ਵਿਖੇ ਆਡਿਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਬੋਰਡ ਆਫ ਡਾਇਰੈਕਟਰਾਂ ਦੁਆਰਾ ਰਿਕਾਰਡ ਵਿੱਚ ਲਿਆਏ ਗਏ।
2. ਮਿਤੀ 30 ਸਤੰਬਰ, 2025 ਨੂੰ ਖ਼ਤਮ ਹੋਏ ਤਿਮਾਹੀ ਦੇ ਅੰਕੜੇ ਮਿਤੀ 30 ਜੂਨ 2025 ਨੂੰ ਖ਼ਤਮ ਹੋਏ ਤਿਮਾਹੀ ਦੇ ਅਣਪੜਤਾਲੇ ਅੰਕੜਿਆਂ ਤੇ ਮਿਤੀ 30 ਸਤੰਬਰ, 2025 ਤੱਕ ਦੇ ਹੁਣ ਤੱਕ ਦੇ ਪ੍ਰਕਾਸ਼ਤ ਅੰਕੜਿਆਂ ਦਰਮਿਆਨ ਤੁਲਨਾਤਮਕ ਅੰਕੜੇ ਹਨ।
3. ਸਟੈਂਡਅਲੌਨ ਵਿਤੀ ਨਤੀਜਿਆਂ ਦੀ ਹੋਰ ਜਾਣਕਾਰੀ ਹੇਠ ਮੁਤਾਬਕ ਹੈ :

(ਰੁ. ਲੱਖਾਂ 'ਚ)

ਸ਼੍ਰੇਣੀ ਨੰ.	ਵੇਰਵੇ	ਤਿਮਾਹੀ ਖਾਤਮਾ			ਡਿਮਾਹੀ ਖਾਤਮਾ		
		30.09.2025 (ਅਣਪੜਤਾਲੇ)	30.06.2025 (ਅਣਪੜਤਾਲੇ)	30.09.2024 (ਅਣਪੜਤਾਲੇ)	30.09.2025 (ਅਣਪੜਤਾਲੇ)	30.09.2024 (ਅਣਪੜਤਾਲੇ)	31.03.2025 (ਪੜਤਾਲੇ)
1	ਕਾਰੋਬਾਰ ਤੋਂ ਕੁੱਲ ਆਮਦਨ	24,870	13,853	21,970	38,723	34,570	110,041
2	ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ)	2,166	(2,170)	1,088	(4)	(686)	11,241
3	ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ)	1,617	(1,632)	801	(15)	(526)	7,980
4	ਕੁੱਲ ਵਿਆਪਕ ਆਮਦਨ/(ਘਾਟਾ) ਸਮੇਂ ਲਈ	1,604	(1,629)	797	(25)	(526)	7,933

4. ਉਪਰੋਕਤ ਅੰਕੜੇ ਸਟਾਕ ਐਕਸਚੇਂਜ ਵਿਖੇ ਸੋਧੀ (ਲਿਸਟਿੰਗ ਐਂਡ ਅਦਰ ਡਿਸਕਲੋਜ਼ਰ ਰਿਕੁਆਇਰਮੈਂਟ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਦਰਜਾਏ ਗਏ ਮਿਤੀ 30 ਸਤੰਬਰ, 2025 ਨੂੰ ਖ਼ਤਮ ਹੋਏ ਤਿਮਾਹੀ ਅਤੇ ਡਿਮਾਹੀ ਦੇ ਵਿਤੀ ਨਤੀਜਿਆਂ ਦਾ ਸਾਰ ਹਨ। ਅਣਪੜਤਾਲੇ ਤਿਮਾਹੀ ਵਿਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਈਟ (www.nseindia.com & www.bseindia.com) ਅਤੇ ਕੰਪਨੀ ਦੀ ਵੈਬਸਾਈਟ (www.montecarlo.in) 'ਤੇ ਉਪਲੱਬਧ ਹਨ ਅਤੇ ਹੇਠ ਦਰਜਾਏ ਕਿਉਂਕਿ ਰਿਸਪੋਂਸ ਕੋਡ ਨੂੰ ਸਕੇਨ ਕਰਕੇ ਵੇਖੇ ਜਾ ਸਕਦੇ ਹਨ।

ਲਈ ਅਤੇ ਵੱਲੋਂ ਬੋਰਡ ਆਫ ਡਾਇਰੈਕਟਰ
ਸਹੀ/-
ਸਨਦੀਪ ਜੈਨ
ਕਾਰਜਕਾਰੀ ਡਾਇਰੈਕਟਰ
(ਡੀਆਈਐਨ: 00565760)



ਸਥਾਨ: ਲੁਧਿਆਣਾ
ਮਿਤੀ : 12 ਨਵੰਬਰ, 2025

Brands
Luxuria
CLOAK & DECKER
rock.it
MONTE CARLO
HOME
Home is where the heart belongs

ਕੁਆਲਮ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ ਲਿਮਿਟਡ
ਰਜਿ. ਦਫਤਰ : ਖਲਿਸ਼ਾ ਓਵਰਲੈਂਡ ਬੁਨਿਯਾਦੀ, ਜੀਟੀ ਰੋਡ, ਬੋਰਪੁਰ, ਲੁਧਿਆਣਾ-141003, ਪੰਜਾਬ
ਸੀਆਈਐਨ: L5591OPB1981PLC023058, ਫੋਨ: +91-161-5066605
ਵੈਬਸਾਈਟ : www.owmanahar.com/kovalam, ਈਮੇਲ : kovalam@owmanahar.com
ਮਿਤੀ 30.09.2025 ਨੂੰ ਖ਼ਤਮ ਹੋਈ ਤਿਮਾਹੀ ਅਤੇ ਡਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ (ਰੁ. ਲੱਖਾਂ 'ਚ, ਜੇਕਰ ਨਹੀਂ ਦਰਜਾਇਆ ਗਿਆ)

ਸ਼੍ਰੇਣੀ ਨੰ.	ਵੇਰਵੇ	ਤਿਮਾਹੀ ਖਾਤਮਾ			ਡਿਮਾਹੀ ਖਾਤਮਾ		
		30.09.2025 (ਅਣਪੜਤਾਲੇ)	30.06.2025 (ਅਣਪੜਤਾਲੇ)	30.09.2024 (ਅਣਪੜਤਾਲੇ)	30.09.2025 (ਅਣਪੜਤਾਲੇ)	30.09.2024 (ਅਣਪੜਤਾਲੇ)	31.03.2025 (ਪੜਤਾਲੇ)
1	ਕਾਰੋਬਾਰ ਤੋਂ ਕੁੱਲ ਆਮਦਨ	-5.10	142.18	117.97	137.08	286.99	216.77
2	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ)	-10.05	135.76	175.14	125.70	261.77	198.04
3	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ)	-10.05	135.76	175.14	125.70	261.77	198.04
4	ਕੁੱਲ ਵਿਆਪਕ ਆਮਦਨ/(ਘਾਟਾ) ਸਮੇਂ ਲਈ (ਜਿਸ ਵਿੱਚ ਕਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	-1,242.72	2,575.73	1,006.27	1,333.00	2,237.59	-1,269.50
5	ਸੁਨੀਤੀ ਏਅਰ ਪੁੱਜੀ (ਕੋਸ ਵੈਲਿਊ ਰੁ. 10/- ਪ੍ਰਤੀ ਏਅਰ)	222.39	222.39	222.39	222.39	222.39	222.39
6	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਿ						